

## ਅਲਬਰਟਾ ਸਮਰੱਥਾ (Affordability) ਭੁਗਤਾਨ


ਅਲਬਰਟਾ ਦੀ ਅਰਥ ਵਿਵਸਥਾ ਮਜ਼ਬੂਤੀ ਨਾਲ ਠੀਕ ਹੋ ਗਈ ਹੈ, ਪਰ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਗਰਮ ਕਰਨ ਅਤੇ ਆਪਣੇ ਪਰਿਵਾਰਾਂ ਦਾ ਪੇਟ ਭਰਨ ਲਈ ਸੰਘਰਸ਼ ਕਰ ਰਹੇ ਹਨ। ਅਸੀਂ ਸਹਾਇਤਾ ਕਰਨਾ ਚਾਹੁੰਦੇ ਹਾਂ।

ਛੇ ਮਹੀਨਿਆਂ ਵਿੱਚ, ਕੁੱਲ ਟੈਕਸ-ਮੁਕਤ ਭੁਗਤਾਨਾਂ ਵਿੱਚ \$600 ਬਜ਼ੁਰਗਾਂ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਪਰਿਵਾਰਾਂ, ਅਤੇ ਲਾਭ ਪ੍ਰੋਗਰਾਮਾਂ 'ਤੇ ਅਲਬਰਟਾ ਵਾਸੀਆਂ ਨੂੰ ਦਿੱਤੇ ਜਾਣਗੇ ਤਾਂ ਜੋ ਮਹਿੰਗਾਈ ਨੂੰ ਦੂਰ ਕਰਨ ਅਤੇ ਜੀਵਨ ਨੂੰ ਕਿਫਾਇਤੀ ਬਣਾਈ ਰੱਖਣ ਵਿੱਚ ਮਦਦ ਕੀਤੀ ਜਾ ਸਕੇ।

### ਯੋਗਤਾ



65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਬਜ਼ੁਰਗ  
ਅਤੇ \$180,000 ਤੋਂ ਘੱਟ ਘਰੇਲੂ ਆਮਦਨ



18 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਮਾਤਾ-  
ਪਿਤਾ/ਸਰਪ੍ਰਸਤ ਅਤੇ \$180,000 ਤੋਂ ਘੱਟ ਘਰੇਲੂ  
ਆਮਦਨ, ਅਲਬਰਟਾ ਦੇ ਲਗਭਗ 80% ਪਰਿਵਾਰ।



ਕੋਰ ਸਪੋਰਟ ਪ੍ਰੋਗਰਾਮਾਂ ਨੂੰ ਪ੍ਰਾਪਤ ਕਰਨ ਵਾਲੇ  
ਅਲਬਰਟਾ ਵਾਸੀ ਹੇਠਾਂ ਦਿੱਤੀ ਸੂਚੀ ਵੇਖੋ

### ਲਾਭਾਂ ਲਈ ਸਾਈਨ ਅੱਪ ਕਰਨਾ

ਜਨਵਰੀ ਦੇ ਅੰਤ ਤੋਂ ਸ਼ੁਰੂਆਤ ਕਰਕੇ, ਇੰਨ੍ਹਾਂ ਨੂੰ ਮਾਸਿਕ \$100 ਭੁਗਤਾਨ ਸਵੈਚਲਿਤ ਤੌਰ 'ਤੇ ਡਿਲੀਵਰ ਕੀਤੇ ਜਾਣਗੇ - ਕੋਈ ਅਰਜ਼ੀ ਦੀ ਲੋੜ ਨਹੀਂ:

- ਅਲਬਰਟਾ ਸੀਨੀਅਰਜ਼ ਬੈਨੇਫਿਟ ਪ੍ਰਾਪਤ ਕਰਨ ਵਾਲੇ ਬਜ਼ੁਰਗ,
- ਅਸ਼ੋਅਰਡ ਇਨਕਮ ਫੋਰ ਦ ਸਵੀਅਰਲੀ ਹੈਂਡੀਕੈਪਡ (Assured Income for the Severely Handicapped (AISH)) ਜਾਂ ਇਨਕਮ ਸਪੋਰਟ ਵਿੱਚ ਭਰਤੀ, ਜਾਂ ਪਰਸਨਜ਼ ਵਿਥ ਡੇਵੇਲਪਮੈਂਟਲ ਡਿਸਅਬਿਲੀਟੀਜ਼ (Persons with Developmental Disabilities (PDD)) ਪ੍ਰੋਗਰਾਮ ਰਾਹੀਂ ਸੇਵਾਵਾਂ ਪ੍ਰਾਪਤ ਕਰ ਰਹੇ ਕਲਾਇੰਟ, ਅਤੇ
- 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰ ਰਹੇ ਫੰਸਟਰ ਅਤੇ ਰਿਸ਼ਤੇਦਾਰ ਦੇਖਭਾਲ ਕਰਨ ਵਾਲੇ

ਹੋਰ ਸਾਰੇ ਯੋਗ ਅਲਬਰਟਾ ਵਾਸੀਆਂ ਲਈ, ਇੱਕ ਸੌਖੀ ਅਤੇ ਮੁਫਤ ਦੇ-ਸਟੈੱਪ ਵਾਲੀ ਐਪਲੀਕੇਸ਼ਨ ਪ੍ਰਕਿਰਿਆ ਹੈ।

1

ਸਟੈੱਪ 1: ਇੱਕ ਵੇਰੀਫਾਇਡ ਅਕਾਊਂਟ  
ਲਈ ਸਾਈਨ ਅੱਪ ਕਰੋ

2

ਸਟੈੱਪ 2: 18 ਜਨਵਰੀ ਤੋਂ ਔਨਲਾਈਨ  
ਅਪਲਾਈ ਕਰੋ

- ਜਿੰਨੀ ਜਲਦੀ ਹੋ ਸਕੇ [account.alberta.ca](https://account.alberta.ca) 'ਤੇ ਇੱਕ ਵੇਰੀਫਾਈਡ ਅਕਾਊਂਟ (ਪਹਿਲਾਂ MyAlberta ਡਿਜੀਟਲ ID ਵਜੋਂ ਜਾਣਿਆ ਜਾਂਦਾ ਸੀ) ਲਈ ਸਾਈਨ ਅੱਪ ਕਰੋ।
- ਇਹ ਇੱਕ ਮੁਫਤ ਅਕਾਊਂਟ ਹੈ ਜੋ ਅਲਬਰਟਾ ਵਾਸੀਆਂ ਨੂੰ ਕਾਗਜ਼ੀ ਦਸਤਾਵੇਜ਼ਾਂ ਜਾਂ ਆਹਮੇ-ਸਾਹਮਣੇ ਮੁਲਾਕਾਤਾਂ ਤੋਂ ਬਿਨਾਂ ਔਨਲਾਈਨ ਇਹ ਸਾਬਤ ਕਰਨ ਦਿੰਦਾ ਹੈ ਕਿ ਉਹ ਕੌਣ ਹਨ।
- ਅਲਬਰਟਾ ਦੀ ਸਰਕਾਰ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕਿਸੇ ਵਿਅਕਤੀ ਦੇ ਡ੍ਰਾਈਵਰ ਲਾਇਸੈਂਸ ਜਾਂ ਸਰਕਾਰ ਦੁਆਰਾ ਜਾਰੀ ਕੀਤੇ ID ਕਾਰਡ ਤੇ ਮੌਜੂਦ ਜਾਣਕਾਰੀ ਦੀ ਵਰਤੋਂ ਕਰੇਗੀ।

- ਤੁਹਾਡੇ ਕੋਲ 'ਵੇਰੀਫਾਈਡ' ਜਾਂ 'ਪੈਂਡਿੰਗ ਵੇਰੀਫਾਈਡ' Alberta.ca ਅਕਾਊਂਟ ਹੋ ਜਾਣ ਤੋਂ ਬਾਅਦ, ਤੁਸੀਂ [alberta.ca/affordable](https://alberta.ca/affordable) 'ਤੇ ਆਪਣੇ ਸਮਰੱਥਾ ਭੁਗਤਾਨਾਂ ਲਈ ਅਪਲਾਈ ਕਰ ਸਕਦੇ ਹੋ।
- ਐਪਲੀਕੇਸ਼ਨ ਲਈ ਯੋਗਤਾ ਪ੍ਰਸ਼ਨਾਂ ਦੀ ਇੱਕ ਲੜੀ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ।
- ਉਹਨਾਂ ਬਿਨੈਕਾਰਾਂ ਤੋਂ ਬੈਂਕਿੰਗ ਜਾਣਕਾਰੀ ਦੀ ਵੀ ਲੋੜ ਹੋਵੇਗੀ ਜੋ ਚਾਹੁੰਦੇ ਹਨ ਕਿ ਉਹਨਾਂ ਦੇ ਭੁਗਤਾਨ ਡਾਇਰੈਕਟ ਡਿਪਾਜ਼ਿਟ ਰਾਹੀਂ ਜਾਰੀ ਕੀਤੇ ਜਾਣ।

## ਕਿਥੇ ਅਪਲਾਈ ਕਰਨਾ ਹੈ

ਭਾਵੇਂ ਔਨਲਾਈਨ ਅਪਲਾਈ ਕਰਨਾ ਤੇਜ਼ ਅਤੇ ਆਸਾਨ ਹੈ, ਉਹਨਾਂ ਲੋਕਾਂ ਲਈ ਵਿਅਕਤੀਗਤ ਵਿਕਲਪ ਉਪਲਬਧ ਹਨ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ।

### ਅਲਬਰਟਾ ਰਜਿਸਟਰੀ ਆਫਿਸ



### ਅਲਬਰਟਾ ਸਪੋਰਟਸ



18 ਜਨਵਰੀ ਤੋਂ, ਯੋਗ ਅਲਬਰਟਾ ਵਾਸੀ ਕਿਸੇ ਵੀ ਰਜਿਸਟਰੀ ਏਜੰਟ ਵਿਖੇ ਜਾਂ ਅਲਬਰਟਾ ਸਪੋਰਟਸ ਰਾਹੀਂ ਵਿਅਕਤੀਗਤ ਤੌਰ 'ਤੇ ਵੀ ਅਪਲਾਈ ਕਰ ਸਕਦੇ ਹਨ।

ਵਿਅਕਤੀਗਤ ਤੌਰ 'ਤੇ ਅਪਲਾਈ ਕਰਨ ਵੇਲੇ, ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਜਾਣਕਾਰੀ ਲਿਆਉਣਾ ਯਕੀਨੀ ਬਣਾਓ। ਤੁਹਾਨੂੰ ਟੈਕਸ ਦਸਤਾਵੇਜ਼ਾਂ ਅਤੇ ਬੈਂਕਿੰਗ ਜਾਣਕਾਰੀ ਦੀ ਵੀ ਲੋੜ ਹੋ ਸਕਦੀ ਹੈ। ਹੋਰ ਜਾਣਕਾਰੀ [alberta.ca/affordable](https://alberta.ca/affordable) 'ਤੇ ਉਪਲਬਧ ਹੈ।

## ਭੁਗਤਾਨ ਦੀ ਡਲਿਵਰੀ

ਵਰਤਮਾਨ ਵਿੱਚ ਅਲਬਰਟਾ ਸੀਨੀਅਰਜ਼ ਬੈਨੇਫਿਟ, AISH, ਇਨਕਮ ਸਪੋਰਟ, ਜਾਂ PDD ਪ੍ਰੋਗਰਾਮ ਰਾਹੀਂ ਸੇਵਾਵਾਂ ਪ੍ਰਾਪਤ ਕਰ ਰਹੇ ਅਲਬਰਟਾ ਵਾਸੀ, ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦੀ ਦੇਖਭਾਲ ਕਰ ਰਹੇ ਰਿਸ਼ਤੇਦਾਰ ਜਾਂ ਫੈਸਟਰ ਦੇਖਭਾਲ ਕਰਨ ਵਾਲੇ, 31 ਜਨਵਰੀ ਤੋਂ ਸ਼ੁਰੂਆਤ ਕਰਕੇ ਸਵੈਚਲਿਤ ਤੌਰ 'ਤੇ ਉਨ੍ਹਾਂ ਦੇ \$100 ਦੇ ਪਹਿਲੇ ਭੁਗਤਾਨ ਪ੍ਰਾਪਤ ਕਰਨਾ ਸ਼ੁਰੂ ਕਰਨਗੇ। ਭੁਗਤਾਨ ਦੂਜੇ ਨਿਯਮਤ ਮਾਸਿਕ ਲਾਭਾਂ ਵਾਂਗ ਹੀ ਪ੍ਰਾਪਤ ਕੀਤੇ ਜਾਣਗੇ।

18 ਜਨਵਰੀ ਤੋਂ ਔਨਲਾਈਨ ਪੋਰਟਲ ਰਾਹੀਂ ਅਪਲਾਈ ਕਰਨ ਵਾਲੇ ਜ਼ਿਆਦਾਤਰ ਅਲਬਰਟਾ ਵਾਸੀ ਉਸ ਮਹੀਨੇ ਦੇ ਅੰਤ ਵਿੱਚ ਆਪਣੇ ਪਹਿਲੇ \$100 ਦੇ ਭੁਗਤਾਨ ਪ੍ਰਾਪਤ ਕਰਨਗੇ। ਹਰੇਕ ਵਿਅਕਤੀ ਲਈ ਸਹੀ ਸਮਾਂ ਇਸ ਗੱਲ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋਵੇਗਾ ਕਿ ਉਨ੍ਹਾਂ ਨੇ ਐਪਲੀਕੇਸ਼ਨ ਕਦੋਂ ਪੂਰੀ ਕੀਤੀ ਸੀ। ਭੁਗਤਾਨ ਉਸ ਪਹਿਲੇ ਮਹੀਨੇ ਤੱਕ ਪੂਰਵ-ਵਿਆਪੀ ਹੋਣਗੇ ਜਦੋਂ ਉਹ ਯੋਗ ਹੁੰਦੇ ਹਨ।

ਅਜਿਹੇ ਅਲਬਰਟਾ ਵਾਸੀ ਜਿਹੜੇ ਫੰਡ ਡਾਇਰੈਕਟ ਡਿਪਾਜ਼ਿਟ ਦੀ ਬਜਾਏ ਚੈੱਕ ਦੁਆਰਾ ਫੰਡ ਪ੍ਰਾਪਤ ਕਰਨਾ ਚੁਣਦੇ ਹਨ, ਲਈ ਵਾਧੂ ਸਮਾਂ ਲਗ ਸਕਦਾ ਹੈ।

## ਹੋਰ ਮਹੱਤਵਪੂਰਨ ਤੱਥ

- ਐਪਲੀਕੇਸ਼ਨਾਂ 18 ਜਨਵਰੀ ਤੋਂ 30 ਜੂਨ, 2023 ਦੇ ਵਿਚਕਾਰ ਕਿਸੇ ਵੀ ਸਮੇਂ ਸਵੀਕਾਰ ਕੀਤੀਆਂ ਜਾਣਗੀਆਂ।
- ਤੁਹਾਨੂੰ ਆਪਣੀ ਘਰੇਲੂ ਆਮਦਨ ਦੀ ਗਣਨਾ ਕਰਨ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਅਪਲਾਈ ਕਰਦੇ ਹੋ ਤਾਂ ਇਹ ਆਪਣੇ ਆਪ ਹੋ ਜਾਵੇਗਾ।

- ਸਾਰੀਆਂ ਐਪਲੀਕੇਸ਼ਨਾਂ 30 ਜੂਨ, 2023 ਤੱਕ ਜਮ੍ਹਾਂ ਕੀਤੀਆਂ ਜਾਣੀਆਂ ਲਾਜ਼ਮੀ ਹੈ, ਭੁਗਤਾਨ ਉਨ੍ਹਾਂ ਪਿਛਲੇ ਮਹੀਨਿਆਂ ਨੂੰ ਸ਼ਾਮਲ ਕਰਨ ਲਈ ਪੂਰਵ-ਵਿਆਪੀ ਹੋਣ ਦੇ ਨਾਲ ਜਦੋਂ ਕੋਈ ਵਿਅਕਤੀ ਯੋਗ ਸੀ।
- ਜਿਵੇਂ ਹੀ ਸਮਰੱਥਾ ਭੁਗਤਾਨਾਂ ਦਾ ਰੋਲ ਆਉਂਦਾ ਹੁੰਦਾ ਹੈ, ਅਲਬਰਟਾ ਵਾਸੀਆਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਉਹ ਅਲਬਰਟਾ ਸਰਕਾਰ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਕੋਈ ਵੀ ਟੈਕਸਟ ਸੁਨੇਹਿਆਂ 'ਤੇ ਕਲਿੱਕ ਨਾ ਕਰਨ। ਸਰਕਾਰ ਤੁਹਾਡੀ ਨਿੱਜੀ ਜਾਣਕਾਰੀ ਮੰਗਣ ਲਈ ਕਦੇ ਵੀ ਟੈਕਸਟ ਨਹੀਂ ਕਰੇਗੀ ਜਾਂ ਬੇਲੋੜੀ ਕਾਲ ਨਹੀਂ ਕਰੇਗੀ।
- ਹੋਰ ਜਾਣਕਾਰੀ [alberta.ca/affordable](http://alberta.ca/affordable) 'ਤੇ ਉਪਲਬਧ ਹੈ।

## ਹੋਰ ਜਾਣਕਾਰੀ ਅਤੇ ਮਦਦ ਕਿਵੇਂ ਪ੍ਰਾਪਤ ਕੀਤੀ ਜਾਵੇ

- ਇੱਕ ਟਿਊਟੋਰਿਅਲ ਵੀਡੀਓ ਸਮੇਤ, ਵਿਸਤ੍ਰਿਤ ਜਾਣਕਾਰੀ [alberta.ca/affordable](http://alberta.ca/affordable) 'ਤੇ ਉਪਲਬਧ ਹੈ।
- ਤੁਸੀਂ ਵੇਰੀਫਾਇਡ ਅਕਾਊਂਟ ਸਪੋਰਟ ਲਾਈਨ ਨੂੰ 1-844-643-2789 'ਤੇ ਕਾਲ ਕਰ ਸਕਦੇ ਹੋ।
- 16 ਜਨਵਰੀ ਤੋਂ, ਤੁਸੀਂ ਅਫੇਰਡੇਬਿਲਟੀ ਐਕਸ਼ਨ ਪਲਾਨ ਇਨਫਰਮੇਸ਼ਨ ਲਾਈਨ ਨੂੰ 1-844-644-9955 'ਤੇ ਕਾਲ ਕਰ ਸਕਦੇ ਹੋ।
- 18 ਜਨਵਰੀ ਤੋਂ, ਕਿਸੇ ਵੀ ਰਜਿਸਟਰੀ ਏਜੰਟ ਵਿਖੇ ਜਾਂ ਅਲਬਰਟਾ ਸਪੋਰਟਸ ਰਾਹੀਂ ਵਿਅਕਤੀਗਤ ਤੌਰ 'ਤੇ ਮਦਦ ਪ੍ਰਾਪਤ ਕਰੋ। ਤੁਹਾਡੇ ਤੋਂ ਸੇਵਾ ਲਈ ਕੋਈ ਖਰਚਾ ਨਹੀਂ ਲਿਆ ਜਾਵੇਗਾ।

